

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਫਾਰਮਰਸ ਮਾਰਕੀਟ ਓਪਨਿੰਗ ਡੇ ਕਾਰਜਕਰਮ ਪਹਿਲਾਂ ਤੋਂ ਕਾਫੀ ਵੱਡਾ ਹੋਵੇਗਾ

ਬ੍ਰੈਂਪਟਨ, ਓਨਟੈਰੀਓ (13 ਜੂਨ, 2019) – ਤਾਜ਼ੇ ਫਲ-ਸਬਜ਼ੀਆਂ, ਸੁਆਦੀ ਭੋਜਨ, ਸ਼ਿਲਪਕਾਰੀ ਦੀਆਂ ਵਸਤਾਂ ਆਦਿ ਲਈ – ਬੇਹੱਦ ਉਡੀਕੀ ਜਾਣ ਵਾਲੀ ਬ੍ਰੈਂਪਟਨ ਦੀ ਫਾਰਮਰਸ ਮਾਰਕੀਟ (Farmers' Market) ਇੱਕ ਹੋਰ ਸੀਜ਼ਨ ਲਈ ਵਾਪਸ ਆ ਗਈ ਹੈ।

ਨਿਵਾਸੀ ਅਤੇ ਆਉਣ ਵਾਲੇ ਸ਼ਨੀਵਾਰ, 15 ਜੂਨ, 2019 ਨੂੰ ਸਵੇਰੇ 7 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ, ਡਾਉਨਟਾਉਨ ਬ੍ਰੈਂਪਟਨ ਵਿੱਚ ਮੇਨ ਸਟ੍ਰੀਟ (Main Street) ਦੇ ਨਾਲ [ਬ੍ਰੈਂਪਟਨ ਫਾਰਮਰਸ ਮਾਰਕੀਟ ਓਪਨਿੰਗ ਡੇ \(Brampton Farmers' Market Opening Day\)](#) ਨੂੰ ਖੁੰਝਾਉਣਾ ਨਹੀਂ ਚਾਹੁਣਗੇ। ਮਾਰਕੀਟ ਦੇ ਪਹਿਲੇ ਦਿਨ ਦੀ ਸ਼ੁਰੂਆਤ ਲਾਈਵ ਮਨੋਰੰਜਨ, ਖਾਸ ਮਹਿਮਾਨ, ਫ੍ਰੈਂਕੀ ਫਲਾਵਰਸ (Frankie Flowers) ਵੱਲੋਂ ਬਾਗਬਾਨੀ ਸਬੰਧੀ ਸੁਝਾਵਾਂ, ਪਰਿਵਾਰ-ਅਨੁਕੂਲਿਤ ਗਤੀਵਿਧੀਆਂ, ਬਹੁਤ ਸਾਰੇ ਤਾਜ਼ੇ ਫਲ-ਸਬਜ਼ੀਆਂ ਅਤੇ ਕਈ ਤਰ੍ਹਾਂ ਦੀਆਂ ਭਾਈਚਾਰਕ ਗਤੀਵਿਧੀਆਂ ਨਾਲ ਹੋਵੇਗੀ।

ਇਸ ਸਾਲ, ਸਿਟੀ ਸੀਜ਼ਨ ਦੀ ਪੂਰੀ ਮਿਆਦ ਵਿੱਚ ਖਾਸ ਕਾਰਜਕਰਮਾਂ, ਗਤੀਵਿਧੀਆਂ ਅਤੇ 70 ਤੋਂ ਵੱਧ ਵਿਕਰੇਤਾਵਾਂ ਨੂੰ ਸ਼ਾਮਲ ਕਰਕੇ ਮਾਰਕੀਟ ਦੇ ਅਨੁਭਵ ਨੂੰ ਵਧਾ ਰਹੀ ਹੈ। ਝਲਕੀਆਂ ਵਿੱਚ ਸ਼ਾਮਲ ਹਨ, ਵਿਕਰੀ ਲਈ ਕਲਾਤਮਕ, ਸ਼ਿਲਪਕਾਰੀ ਅਤੇ ਹੱਥ ਨਾਲ ਬਣੀਆਂ ਵਸਤਾਂ ਦੇ ਨਾਲ ਆਰਟਿਸਟਸ ਮਾਰਕੀਟਪਲੇਸ (Artists' Marketplace)। ਸ਼ਾਮਲ ਹੋਣ ਵਾਲੇ ਹਰ ਹਫ਼ਤੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ, ਗਾਰਡਨ ਸਕਵੇਅਰ (Garden Square) ਵਿੱਚ ਮਾਰਕੀਟ ਪ੍ਰੋਗਰਾਮਿੰਗ ਦਾ ਵੀ ਅਨੰਦ ਮਾਣ ਸਕਦੇ ਹਨ, ਜਿੱਥੇ ਭੋਜਨ ਪਕਾਉਣ ਤੋਂ ਲੈ ਕੇ, ਬਾਗਬਾਨੀ ਅਤੇ ਲਾਈਵ ਮਨੋਰੰਜਨ ਦੇ ਪ੍ਰਦਰਸ਼ਨ ਪੇਸ਼ ਕੀਤੇ ਜਾਣਗੇ। ਗਾਰਡਨ ਸਕਵੇਅਰ ਵਿੱਚ ਪ੍ਰੋਗਰਾਮਿੰਗ ਦੀ ਫੰਡਿੰਗ ਓਨਟੈਰੀਓ ਸਰਕਾਰ (Government of Ontario) ਦੁਆਰਾ ਕੀਤੀ ਗਈ ਹੈ। ਪੂਰੀ ਸਮਾਂ ਸੂਚੀ ਲਈ [ਗਾਰਡਨ ਸਕਵੇਅਰ ਦੇ ਵੈਬਪੇਜ \(Garden Square webpage\)](#) ਤੇ ਜਾਓ।

ਬ੍ਰੈਂਪਟਨ ਫਾਰਮਰਸ ਮਾਰਕੀਟ ਓਪਨਿੰਗ ਡੇ (Brampton Farmers' Market Opening Day) ਨੂੰ ਵੀ ਬ੍ਰੈਂਪਟਨ ਵਾਸੀਆਂ ਲਈ ਦੇ ਖਾਸ ਕਾਰਜਕਰਮਾਂ ਦਾ ਆਯੋਜਨ ਕੀਤਾ ਜਾਵੇਗਾ:

### 1. ਪੌਪ-ਅਪ ਸਿਵਿਲ ਮੈਰਿਜ਼ ਸੈਰੇਮਨੀ (Pop-up Civil Marriage Ceremony)

ਨਿਵਾਸੀਆਂ ਅਤੇ ਆਉਣ ਵਾਲਿਆਂ ਨੂੰ, ਬ੍ਰੈਂਪਟਨ ਸਿਟੀ ਹਾਲ (Brampton City Hall) ਵਿੱਚ, ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ ਹੁਣ ਤੱਕ ਦੀ ਪਹਿਲੀ [ਪੌਪ-ਅਪ ਸਿਵਿਲ ਮੈਰਿਜ਼ ਸੈਰੇਮਨੀ \(Pop-up Civil Marriage Ceremony\)](#) ਵੇਖਣ ਲਈ ਸਨੋਹਪੂਰਬਕ ਸੱਦਾ ਦਿੱਤਾ ਜਾਂਦਾ ਹੈ। ਇੱਥੇ ਪਹਿਲਾਂ ਤੋਂ ਰਜਿਸਟਰ ਨੇ ਜੋੜਿਆਂ ਦਾ ਵਿਆਹ ਕਰਵਾਇਆ ਜਾਵੇਗਾ।

### 2. #FairDealForBrampton (ਫੇਅਰਡੀਲਫੋਰਬ੍ਰੈਂਪਟਨ) ਦੀ ਸ਼ੁਰੂਆਤ

#FairDealForBrampton ਹੈਲਥਕੇਅਰ ਮੁਹਿੰਮ ਬ੍ਰੈਂਪਟਨ ਫਾਰਮਰਸ ਮਾਰਕੀਟ ਓਪਨਿੰਗ ਡੇ ਨੂੰ ਸ਼ੁਰੂ ਹੋਵੇਗੀ, ਜਿਸ ਵਿੱਚ ਸਿਟੀ ਸੂਬੇ ਤੋਂ ਬ੍ਰੈਂਪਟਨ ਦੀ ਹੈਲਥਕੇਅਰ ਸਿਸਟਮ ਲਈ ਫੰਡਿੰਗ ਦੀ ਮੰਗ ਕਰੇਗੀ। ਹੋਰ ਜਾਣਨ ਲਈ ਦਿਲ ਦੀ ਵੱਡੀ ਤਸਵੀਰ ਦੇਖੋ ਅਤੇ ਪਟੀਸ਼ਨ ਤੇ ਦਸਤਖਤ ਕਰੋ।

ਬ੍ਰੈਂਪਟਨ ਫਾਰਮਰਸ ਮਾਰਕੀਟ 15 ਜੂਨ ਤੋਂ 12 ਅਕਤੂਬਰ, 2019 ਤੱਕ, ਹਰੇਕ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ ਲੱਗਦੀ ਹੈ।

**ਮਾਊਂਟ ਪਲੈਜ਼ੈਂਟ ਵਿਲੇਜ ਨਾਈਟ ਮਾਰਕੀਟ (Mount Pleasant Village Night Market)**

ਬ੍ਰੈਂਪਟਨ, ਗਰਮੀ ਦੇ ਸੀਜਨ ਦੇ ਦੌਰਾਨ ਇੱਕ ਨਾਈਟ ਮਾਰਕੀਟ ਵੀ ਪੇਸ਼ ਕਰਦਾ ਹੈ। ਮਾਊਂਟ ਪਲੈਜ਼ੈਂਟ ਵਿਲੇਜ ਨਾਈਟ ਮਾਰਕੀਟ 20 ਜੂਨ ਤੋਂ 10 ਅਕਤੂਬਰ, 2019 ਤੱਕ, ਹਰੇਕ ਵੀਰਵਾਰ ਨੂੰ ਸ਼ਾਮ 4 ਵਜੇ ਤੋਂ 8 ਵਜੇ ਤੱਕ ਲੱਗਦੀ ਹੈ। ਵਿਕਰੇਤਾਵਾਂ ਵਿੱਚ ਸ਼ਾਮਲ ਹਨ ਫਾਰਮਰਸ, ਤਿਆਰ ਭੋਜਨ ਦੇ ਵਿਕਰੇਤਾ ਅਤੇ ਸ਼ਿਲਪਕਾਰ, ਨਾਲ ਹੀ ਹਫ਼ਤਾਵਾਰ ਕਾਰਜਕਰਮ ਅਤੇ ਗਤੀਵਿਧੀਆਂ।

ਬ੍ਰੈਂਪਟਨ ਦੀਆਂ ਮਾਰਕੀਟਾਂ ਬਾਰੇ ਹੋਰ ਜਾਣਕਾਰੀ ਲਈ, [ਇੱਥੇ ਕਲਿੱਕ ਕਰੋ \(click here\)](#)।

**ਹਵਾਲਾ**

“ਸਵੇਰੇ ਬ੍ਰੈਂਪਟਨ ਫਾਰਮਰਸ ਮਾਰਕੀਟ ਤੋਂ ਲੈ ਕੇ ਅਤੇ ਸ਼ਾਮ ਨੂੰ ਮਾਊਂਟ ਪਲੈਜ਼ੈਂਟ ਵਿਲੇਜ ਨਾਈਟ ਮਾਰਕੀਟ ਤੱਕ, ਬ੍ਰੈਂਪਟਨ ਬੇਜੇੜ ਆਉਟਡੋਰ ਮਾਰਕੀਟ ਅਨੁਭਵ ਪੇਸ਼ ਕਰਦਾ ਹੈ। ਮੈਨੂੰ ਇੱਕ ਹੋਰ ਰੋਮਾਂਚਕ ਸੀਜਨ ਲਈ ਬ੍ਰੈਂਪਟਨ ਦੀਆਂ ਮਾਰਕੀਟਾਂ ਦਾ ਸੁਆਗਤ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ। ਮੈਂ ਜਾਣਦਾ ਹਾਂ ਕਿ ਮੇਰੀ ਪਤਨੀ ਅਤੇ ਮੈਨੂੰ ਹਰੇਕ ਸ਼ਨੀਵਾਰ ਫਾਰਮਰਸ ਮਾਰਕੀਟ ਜਾਣਾ ਬਹੁਤ ਪਸੰਦ ਹੈ ਅਤੇ ਮੈਂ ਹਰ ਕਿਸੇ ਨੂੰ ਉਤਸ਼ਾਹਿਤ ਕਰਦਾ ਹਾਂ ਕਿ ਇਸ ਸਾਲ ਘਰੋਂ ਬਾਹਰ ਨਿੱਕਲ ਕੇ ਉਹਨਾਂ ਨੂੰ ਦੇਖੋ। ਮਾਰਕੀਟ ਵਿਕਰੇਤਾ ਤੋਂ ਭੋਜਨ ਦਾ ਸੁਆਦ ਲਓ, ਫਿਰ ਲਾਈਵ ਮਨੋਰੰਜਨ ਲਈ ਗਾਰਡਨ ਸਕਵੇਅਰ ਜਾਓ ਅਤੇ ਸਾਰੀਆਂ ਖਾਸ ਗਤੀਵਿਧੀਆਂ ਦਾ ਅਨੰਦ ਮਾਣੋ!”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ – ਸਿਟੀ ਆਫ ਬ੍ਰੈਂਪਟਨ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੀਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)